

ਸੰਯੁਕਤ ਕਿਰਾਏਦਾਰ ਲਈ ਲਾਕਰ ਲੈਣ ਲਈ ਇਕਰਾਰਨਾਮਾ

|                        |  |                           |  |                    |               |                                                                            |                        |                       |                       |
|------------------------|--|---------------------------|--|--------------------|---------------|----------------------------------------------------------------------------|------------------------|-----------------------|-----------------------|
| ਸ਼ਾਖਾ ਦਾ ਨਾਂ           |  | ਸ਼ਾਖਾ ਦਾ ਕੋਡ              |  | ਲਾਕਰ ਲੜੀ ਅਤੇ ਸੰਖਿਆ |               | ਚਾਬੀ ਸੰ.: _____                                                            |                        |                       |                       |
| ਲਾਕਰ ਦਾ ਆਕਾਰ           |  | ਸ਼ਾਖਾ ਸ਼ਹਿਰ ਸ਼ਰੋਣੀ        |  | ਸੰਚਾਲਨ ਦੀ ਵਿਧੀ:    |               |                                                                            | ਪਹਿਲੇ ਕਿਰਾਏਦਾਰ ਦੀ ਫੋਟੋ | ਦੂਜੇ ਕਿਰਾਏਦਾਰ ਦੀ ਫੋਟੋ | ਤੀਜੇ ਕਿਰਾਏਦਾਰ ਦੀ ਫੋਟੋ |
| ਕਿਰਾਏ ਦੀ ਰਿਕਵਰੀ ਲਈ ਏਸੀ |  | ਕਸਟਮਰ ਆਈਡੀ                |  | ਛੋਟ%:              | ਪ੍ਰਬੰਧਿਤ ਗਾਹਕ | <input type="checkbox"/> ਪਹਿਲਾ ਲਾਕਰ<br><input type="checkbox"/> ਪਿਛਲਾ ਲਾਕਰ |                        |                       |                       |
| ਰੈਂਕ ਰੇਟ               |  | ਵਸੂਲ ਕੀਤੇ ਜਾਣ ਵਾਲਾ ਕਿਰਾਇਆ |  | ਛੋਟ ਦਾ ਕਾਰਨ:       |               |                                                                            |                        |                       |                       |

ਐਚਡੀਐਫਸੀ ਬੈਂਕ ਲਿਮਿਟੇਡ, \_\_\_\_\_ (ਸ਼ਾਖਾ ਦਾ ਨਾਂ) (ਇਸ ਤੋਂ ਬਾਅਦ ਇਸ ਨੂੰ 'ਬੈਂਕ' ਬੁਲਾਇਆ ਜਾਵੇਗਾ)

(ਕਿਰਾਏਦਾਰ/ਰਾਂ ਦਾ ਨਾਂ ਅਤੇ ਪਤਾ)

\_\_\_\_\_ ਨੂੰ (ਇਸ ਤੋਂ ਬਾਅਦ ਇਸ ਨੂੰ ਕਿਰਾਏਦਾਰ/ਰਾਂ ਬੁਲਾਇਆ ਜਾਵੇਗਾ) ਕਿਰਾਏ ਤੇ ਦੇਣ ਲਈ ਰਾਜ਼ੀ ਹੈ, ਅਤੇ ਕਿਰਾਏਦਾਰ/ਰਾਂ, ਸਮੇਂ-ਸਮੇਂ ਤੇ ਇਸ ਨਾਲ ਸਬੰਧਤ ਬੈਂਕ ਦੇ ਨਿਯਮਾਂ ਅਤੇ ਇਸ ਦੇ ਪਿਛਲੇ ਪਾਸੇ ਤੇ ਦਿੱਤੇ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ, ਇਸ ਵਿੱਚ ਉਲੇਖ ਕੀਤੇ ਨਿਯਮਾਂ ਅਤੇ ਸ਼ਰਤਾਂ ਦੇ ਮੁਤਾਬਕ ਨਿਰਧਾਰਤ ਕੀਤੇ ਜਾਣ ਤਕ, ਪਹਿਲਾਂ ਤੋਂ ਭੁਗਤਾਨਯੋਗ ਰੂਪ ਵਿੱਚ ਪ੍ਰਤੀ ਸਾਲ ਦੇ ਕਿਰਾਏ ਤੇ ਇਸ ਮਿਤੀ ਤੋਂ \_\_\_\_\_ ਸਾਲਾਂ ਲਈ ਬੈਂਕ ਦੀ ਲਾਕਰ ਸੇਵਾ ('ਲਾਕਰ') ਨੂੰ ਕਿਰਾਏ ਤੇ ਲੈਣ ਲਈ ਰਾਜ਼ੀ ਹੈ। ਕਿਰਾਏਦਾਰ/ਰਾਂ ਬੈਂਕ ਨੂੰ ਲਾਕਰ ਦੇ ਕਿਰਾਏ ਦੀ ਰਿਕਵਰੀ ਦੇ ਪ੍ਰਤੀ ਪਹਿਲਾਂ ਤੋਂ ਹੀ ਹਰ ਸਾਲ ਉਪਰ ਉਲੇਖ ਕੀਤੇ ਖਾਤੇ ਨੂੰ ਡੈਬਿਟ ਕਰਨ ਦਾ ਅਧਿਕਾਰ ਦਿੰਦਾ ਹੈ। ਇਸ ਤੋਂ ਬਾਅਦ ਕਿਰਾਏਦਾਰ/ਰਾਂ ਅਜਿਹੀ ਦਰ/ਦਰਾਂ ਤੇ ਪਹਿਲਾਂ ਤੋਂ ਕਿਰਾਏ ਦਾ ਭੁਗਤਾਨ ਕਰਨ ਦੁਆਰਾ ਅਤੇ ਅਜਿਹੇ ਨਿਯਮਾਂ ਅਤੇ ਸ਼ਰਤਾਂ ਅਤੇ ਅਜਿਹੀ ਅਵਧੀ ਲਈ ਬੈਂਕ ਦੀ ਸੂਝ ਤੇ ਇਸ ਨੂੰ ਜਾਰੀ ਰੱਖ ਸਕਦਾ ਹੈ ਜਿਸ ਦਾ ਸਮੇਂ-ਸਮੇਂ ਤੇ ਬੈਂਕ ਦੁਆਰਾ ਨਿਰਧਾਰਨ ਕੀਤਾ ਜਾ ਸਕਦਾ ਹੈ।

ਨਾਮਜ਼ਦਗੀ: ☐ ਹਾਂ (ਜੇ ਹਾਂ, ਤਾਂ ਕਿਰਪਾ ਕਰਕੇ ਹੇਠਾਂ ਨਾਮਜ਼ਦਗੀ ਦੇ ਵੇਰਵੇ ਭਰੋ) / ਜੇ ਨਾਹੀ ਨਹੀਂ ਹੁੰਦਾ ਹੈ ਤਾਂ ਕਿਰਪਾ ਕਰਕੇ ਕੱਟ ਦਿਓ

ਸੰਯੁਕਤ ਕਿਰਾਏਦਾਰ(ਰਾਂ) ਲਈ ਨਾਮਜ਼ਦਗੀ ਫਾਰਮੈਟ (ਫਾਰਮ ਐਸਐਲ1ਏ) [ਪੈਰਾ 1.5.2 (i) (a) ਦੇਖੋ]

ਲਾਕਰ ਦੇ ਸਬੰਧ ਵਿੱਚ ਸੰਯੁਕਤ ਕਿਰਾਏਦਾਰ/ਰਾਂ ਦੁਆਰਾ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੇ ਸੈਕਸ਼ਨ 45ZE, ਅਤੇ ਬੈਂਕਿੰਗ ਕੰਪਨੀਜ਼ (ਨਾਮਜ਼ਦਗੀ) ਨਿਯਮ, 1985 ਦੇ ਨਿਯਮ 4(2) ਦੇ ਤਹਿਤ ਨਾਮਜ਼ਦਗੀ।

ਅਸੀਂ, \_\_\_\_\_

(ਨਾਂ ਅਤੇ ਪਤਾ)

(ਨਾਂ ਅਤੇ ਪਤਾ)

ਸਾਡੇ ਵਿੱਚੋਂ ਇੱਕ ਜਾਂ ਜ਼ਿਆਦਾ ਦੀ ਮੌਤ ਹੋਣ ਦੀ ਘਟਨਾ ਵਿੱਚ ਹੇਠਾਂ ਦਿੱਤੇ ਵਿਅਕਤੀ ਨੂੰ ਨਾਮਜ਼ਦ ਕਰਦੇ ਹਾਂ \_\_\_\_\_

(ਸ਼ਾਖਾ/ਦਫਤਰ ਦਾ ਨਾਂ ਅਤੇ ਪਤਾ ਜਿਸ ਵਿੱਚ ਲਾਕਰ ਸਥਿਤ ਹੈ)

ਲਾਕਰ ਤਕ ਪਹੁੰਚ ਅਤੇ ਲਾਕਰ ਦੇ ਸਮਾਨ ਨੂੰ ਕੱਢਣ ਦੀ ਖੁੱਲ੍ਹ ਪ੍ਰਦਾਨ ਕਰ ਸਕਦਾ ਹੈ, ਜਿਸ ਦੇ ਵਿਵਰਣਾਂ ਨੂੰ ਸਾਡੇ ਵਿੱਚੋਂ ਸਰਵਾਇਵਰ(ਰਾਂ) ਦੇ ਨਾਲ ਸੰਯੁਕਤ ਤੌਰ ਤੇ, ਹੇਠਾਂ ਦਿੱਤਾ ਗਿਆ ਹੈ।

| ਨਾਮਜ਼ਦ ਵਿਅਕਤੀ(ਆਂ) ਦੇ ਵੇਰਵੇ |                        |     |                                          |
|----------------------------|------------------------|-----|------------------------------------------|
| ਨਾਂ, ਪਤਾ ਅਤੇ ਸੰਪਰਕ ਨੰ.     | ਕਿਰਾਏਦਾਰ ਦੇ ਨਾਲ ਰਿਸ਼ਤਾ | ਉਮਰ | ਨਾਮਜ਼ਦ ਵਿਅਕਤੀ ਦੀ ਜਨਮ ਮਿਤੀ (ਜੇ ਨਾਬਾਲਗ ਹੈ) |
|                            |                        |     |                                          |
|                            |                        |     |                                          |

ਸਰਪ੍ਰਸਤ ਦੇ ਵੇਰਵੇ (ਜੇ ਨਾਮਜ਼ਦ ਵਿਅਕਤੀ ਨਾਬਾਲਗ ਹੈ)

(ਨਾਂ ਅਤੇ ਪਤਾ)

ਗਵਾਹ(ਹਾਂ) ਦਾ ਨਾਂ, ਪਤਾ ਅਤੇ ਹਸਤਾਖਰ@:

@ਸਿਰਫ ਅੰਗੂਣੇ ਦੇ ਨਿਸ਼ਾਨ/ਮਾਤ-ਭਾਸ਼ਾ ਵਿੱਚ ਘੋਸ਼ਣਾ-ਪੱਤਰ ਹੋਣ ਦੇ ਮਾਮਲੇ ਵਿੱਚ ਹੀ

ਨਾਮਜ਼ਦਗੀ: ☐ ਨਹੀਂ, ਮੈਂ ਘੋਸ਼ਣਾ ਕਰਦਾ/ਦੀ ਹਾਂ ਕਿ ਮੈਂ ਨਾਮਜ਼ਦਗੀ ਨਹੀਂ ਕਰਨਾ ਚਾਹੁੰਦਾ/ਦੀ ਹਾਂ

ਮੈਂ/ਅਸੀਂ ਕਿਰਾਏਦਾਰ/ਰਾਂ ਇਸ ਦੁਆਰਾ ਨਿਯਮਾਂ ਅਤੇ ਸ਼ਰਤਾਂ ਅਤੇ ਪਰਚੀ ਦੇ ਪਿਛਲੇ ਪਾਸੇ ਛਪੇ ਨਿਯਮਾਂ ਨੂੰ ਪੜ੍ਹ ਅਤੇ ਸਮਝ ਲਿੱਤੇ ਜਾਣ ਨੂੰ ਸਵੀਕਾਰ ਅਤੇ ਇਸ ਦੀ ਪੁਸ਼ਟੀ ਕਰਦਾ/ਦੀ/ਦੇ ਹਾਂ ਅਤੇ ਉਸ ਦੀ ਪਾਲਣਾ ਕਰਨ ਅਤੇ ਬਾਧਕਾਰੀ ਹੋਣ ਲਈ ਰਾਜ਼ੀ ਹਾਂ। ਬੈਂਕ ਦੁਆਰਾ ਕਿਰਾਏਦਾਰ ਨੂੰ, ਇੱਕ ਸੀਲਬੰਦ ਸਥਿਤੀ ਵਿੱਚ, ਇਸ ਦੇ ਨਾਲ ਦਿੱਤੇ ਲਾਕਰ ਸੇਵਾ ਲਈ ਚਾਬੀ ਸੰ. \_\_\_\_\_, ਜਿਸ ਦੀ ਰਸੀਦ ਨੂੰ ਕਿਰਾਏਦਾਰ/ਰਾਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਇਸ ਇਕਰਾਰਨਾਮੇ ਦੇ ਤੱਤਾਂ ਅਤੇ ਨਿਯਮਾਂ ਅਤੇ ਸ਼ਰਤਾਂ ਅਤੇ ਪਰਚੀ ਦੇ ਪਿੱਛੇ ਛਪੇ ਨਿਯਮਾਂ ਨੂੰ ਕਿਰਾਏਦਾਰ/ਰਾਂ ਦੁਆਰਾ ਪੜ੍ਹ ਅਤੇ ਸਮਝ ਲਿਆ ਹੈ ਅਤੇ ਪਰਚੀ ਦੇ ਪਿੱਛੇ ਉਲੇਖ ਕੀਤੇ ਹਰੇਕ ਧਾਰਾ ਦੇ ਨਾਲ ਸਹਿਮਤ ਹੈ ਅਤੇ ਉਸ ਦੁਆਰਾ ਬਾਧਕਾਰੀ ਹੈ। ਕਿਰਾਏਦਾਰ/ਰਾਂ ਕੋਲ ਇਕਰਾਰਨਾਮੇ ਅਤੇ ਪਰਚੀ ਦੇ ਪਿੱਛੇ ਵਿਸਤ੍ਰਿਤ ਨਿਯਮਾਂ ਅਤੇ ਸ਼ਰਤਾਂ ਦੀ ਇੱਕ ਨਕਲ ਵੀ ਹੈ।

| ਬਿਨੈਕਾਰ    | ਨਾਂ | ਕਸਟਮਰ ਆਈਡੀ | ਹਸਤਾਖਰ |
|------------|-----|------------|--------|
| ਪਹਿਲਾ ਧਾਰਕ |     |            |        |
| ਦੂਜਾ ਧਾਰਕ  |     |            |        |
| ਤੀਜਾ ਧਾਰਕ  |     |            |        |

ਨੋਟ : ਕਿਰਪਾ ਕਰਕੇ ਯਕੀਨੀ ਬਣਾਓ ਕਿ ਸਾਰੇ ਢੁਕਵੇਂ ਖੰਡਾਂ ਨੂੰ ਫਾਰਮ ਤੇ ਹਸਤਾਖਰ ਕਰਨ ਤੋਂ ਪਹਿਲਾਂ ਤੁਹਾਡੀ ਸੰਤੁਸ਼ਟੀ ਹੋਣ ਤਕ ਪੂਰੀ ਤਰ੍ਹਾਂ ਭਰਿਆ ਜਾਂਦਾ ਹੈ।

ਐਚਡੀਐਫਸੀ ਬੈਂਕ ਲਿ ਲਈ (ਅਧਿਕਾਰਤ ਹਸਤਾਖਰ-ਕਰਤਾ) \_\_\_\_\_

ਮਿਤੀ: \_\_\_\_\_ ਸਥਾਨ: \_\_\_\_\_

## ਨਿਯਮ ਅਤੇ ਸ਼ਰਤਾਂ

- ਸੇਫ ਡਿਪੋਜਿਟ ਵੇਲਟ ਐਡਵਾਰ ਅਤੇ ਬੈਂਕ ਦੀਆਂ ਛੁੱਟੀਆਂ ਨੂੰ ਛੱਡ ਕੇ ਰੋਜ਼ ਦਫਤਰੀ ਸਮੇਂ ਦੇ ਦੌਰਾਨ ਖੁੱਲ੍ਹਾ ਰਹੇਗਾ। ਲਾਕਰ ਤਕ ਪਹੁੰਚ ਕਥਿਤ ਦਿਨਾਂ ਨੂੰ ਅਤੇ ਦੱਸੇ ਗਏ ਸਮੇਂ ਦੇ ਦੌਰਾਨ ਕਿਰਾਏਦਾਰ/ਰਾ ਨੂੰ ਪ੍ਰਦਾਨ ਕੀਤੀ ਜਾ ਸਕਦੀ ਹੈ।
- ਬੈਂਕ ਲਾਕਰ ਤਕ ਪਹੁੰਚ ਲਈ ਉਪਰ ਦਿੱਤੇ ਸਮਿਆਂ ਨੂੰ ਬਦਲਣ ਲਈ ਅਜ਼ਾਦ ਹੋਵੇਗਾ ਅਤੇ ਅਜਿਹੀਆਂ ਸ਼ਰਤਾਂ ਨੂੰ ਜੋੜ ਸਕਦਾ ਹੈ ਜੋ ਕਿ ਅਨੁਕੂਲ ਲੱਗ ਸਕਦੀਆਂ ਹਨ, ਅਤੇ ਉਹ ਹਾਇਰਰ ਨੂੰ ਉਸ ਦਾ ਨੋਟਿਸ ਦੇਵੇਗਾ ਅਤੇ ਕਿਰਾਏਦਾਰ/ਰਾ ਨੂੰ ਉਸ ਦੁਆਰਾ ਬਾਧਕਾਰੀ ਕੀਤਾ ਜਾਵੇਗਾ।
- ਕਿਰਾਏਦਾਰ/ਰਾ ਲਾਕਰ ਤਕ ਪਹੁੰਚ ਦੇ ਮੰਤਵ ਅਤੇ ਕਿਰਾਏਦਾਰ/ਰਾ ਜਾਂ ਉਸ ਦੇ ਏਜੰਟ (ਜੋ ਨਿਯੁਕਤ ਕੀਤਾ ਜਾਂਦਾ ਹੈ) ਦੀ ਪਛਾਣ ਦੇ ਸਬੰਧ ਵਿੱਚ ਸਾਰੇ ਨਿਯਮਾਂ ਅਤੇ ਨਿਯਮਕਾਂ ਦੀ ਪਾਲਣਾ ਕਰਨਗੇ ਜਿਸ ਦਾ ਸਮੇਂ-ਸਮੇਂ ਤੇ, ਬੈਂਕ ਦੁਆਰਾ ਨਿਰਧਾਰਨ ਕੀਤਾ ਜਾ ਸਕਦਾ ਹੈ।
- ਸੰਯੁਕਤ ਕਿਰਾਏਦਾਰ/ਰਾ ਦੇ ਵਿੱਚ ਕਿਸੇ ਵੀ ਆਂਤਰਿਕ ਵਿਵਾਦ ਦੇ ਮਾਮਲੇ ਵਿੱਚ ਲਾਕਰ ਦਾ ਕੋਈ ਵੀ ਇੱਕ ਕਿਰਾਏਦਾਰ/ਰਾ ਲਾਕਰ ਵਿੱਚ ਸੰਚਾਲਨਾਂ ਨੂੰ ਰੋਕਣ ਲਈ ਬੇਨਤੀ ਕਰ ਸਕਦਾ ਹੈ, ਪਰ ਸੰਚਾਲਨ ਦੀਆਂ ਹਿਦਾਇਤਾਂ ਵਿੱਚ ਕੋਈ ਵੀ ਤਬਦੀਲੀ ਲਈ, ਸਾਰੇ ਕਿਰਾਏਦਾਰ/ਰਾ ਦੁਆਰਾ ਹਸਤਾਖਰ ਕੀਤੀ ਬੇਨਤੀ ਨੂੰ ਬੈਂਕ ਕੋਲ ਜਮਾਂ ਕੀਤਾ ਜਾਣਾ ਚਾਹੀਦਾ ਹੈ।
- ਜੇ ਕਿਰਾਏਦਾਰ/ਰਾ ਲਾਕਰ ਦਾ ਸੰਚਾਲਨ ਕਰਨ ਲਈ ਇੱਕ ਅਧਿਕ੍ਰਿਤ ਏਜੰਟ ਨੂੰ ਨਿਯੁਕਤ ਕਰਨਾ ਚਾਹੁੰਦੇ ਹਨ; ਕਿਰਾਏਦਾਰ/ਰਾ ਨੂੰ ਅਜਿਹੇ ਏਜੰਟ ਦੇ ਹਿੱਤ ਵਿੱਚ ਇੱਕ ਪਾਵਰ ਆਫ ਆਟਾਰਨੀ ਅਤੇ ਜਾਂ ਹੋਰ ਦਸਤਾਵੇਜ਼ਾਂ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ ਜਿਸ ਦੀ ਉਦੇਸ਼ ਲਈ ਬੈਂਕ ਦੁਆਰਾ ਮੰਨੀ ਗਈ ਜਾ ਸਕਦੀ ਹੈ ਅਤੇ ਏਜੰਟ ਸਮੇਂ-ਸਮੇਂ ਤੇ ਨਿਰਧਾਰਿਤ ਕੀਤੇ ਜਾਣ ਵਾਲੇ ਉਸ ਦੇ ਸਬੰਧ ਵਿੱਚ ਬੈਂਕ ਦੇ ਨਿਯਮਾਂ ਅਤੇ ਨਿਯਮਕਾਂ ਅਤੇ ਸ਼ਰਤਾਂ ਦੀ ਪਾਲਣਾ ਕਰੇਗਾ। ਪਰ ਬੈਂਕ ਨੂੰ ਅਜਿਹੇ ਏਜੰਟ ਨੂੰ ਲਾਕਰ ਤਕ ਪਹੁੰਚ ਦੀ ਆਗਿਆ ਦੇਣ ਦੁਆਰਾ ਕਿਸੇ ਵੀ ਸਮੇਂ ਤੇ ਜਿੰਮੇਵਾਰ ਨਹੀਂ ਨਹਿਰਾਇਆ ਜਾਵੇਗਾ ਅਤੇ ਨਾ ਹੀ ਬੈਂਕ ਕੋਈ ਦੇਣਦਾਰੀ ਕਰੇਗਾ ਅਤੇ ਕਿਰਾਏਦਾਰ/ਰਾ ਲਾਕਰ ਦੇ ਸੰਚਾਲਨ ਦੇ ਸਬੰਧ ਵਿੱਚ, ਅਜਿਹੇ ਏਜੰਟ ਦੀਆਂ ਕਿਰਿਆਵਾਂ ਲਈ ਬੈਂਕ ਦੇ ਖਿਲਾਫ ਕੀਤੇ ਕੋਈ ਵੀ ਜਾਂ ਸਾਰੇ ਦਾਅਵਿਆਂ ਅਤੇ ਮੰਗਾਂ ਦੇ ਖਿਲਾਫ ਅਤੇ ਇਸ ਤੋਂ ਬੈਂਕ ਨੂੰ ਹਾਨੀਰਹਿਤ ਅਤੇ ਸੁਰੱਖਿਅਤ ਰੱਖੇਗਾ ਅਤੇ ਬੈਂਕ ਦਾ ਬਚਾਵ ਕਰੇਗਾ। ਬੈਂਕ ਇਸ ਦੀ ਸੂਝ ਤੇ ਲਾਕਰ ਤਕ ਅਜਿਹੇ ਏਜੰਟ ਨੂੰ ਪਹੁੰਚ ਦੀ ਆਗਿਆ ਦੇਣ ਤੋਂ ਇਨਕਾਰ ਵੀ ਕਰ ਸਕਦਾ ਹੈ।
- ਸੰਯੁਕਤ ਕਿਰਾਏਦਾਰ/ਰਾ ਦੀ ਮੌਤ ਹੋਣ ਦੀ ਘਟਨਾ ਵਿੱਚ ਉਨ੍ਹਾਂ ਵਿੱਚੋਂ ਸਰਵਾਇਵਰ/ਕਾਨੂੰਨੀ ਵਾਰਸ/ਨਾਮਜ਼ਦ ਵਿਅਕਤੀਆਂ ਨੂੰ ਲਾਕਰ ਦਾ ਸੰਚਾਲਨ ਕਰਨ ਲਈ ਹੱਕਦਾਰ ਕੀਤਾ ਜਾਵੇਗਾ, ਸਰਵਾਇਵਰ ਅਜਿਹੇ ਨਿਯਮਾਂ ਅਤੇ ਸ਼ਰਤਾਂ ਤੇ ਉਸ/ਉਨ੍ਹਾਂ ਦੇ ਨਾਮ/ਨਾਮਾਂ ਤੇ ਕਿਰਾਏ ਨੂੰ ਰੱਖਣਾ ਜਾਰੀ ਰੱਖ ਸਕਦਾ ਹੈ ਜਿਸ ਬਾਰੇ ਬੈਂਕ ਇਸ ਦੇ ਸਮਾਨ ਨੂੰ ਹਟਾਉਣ ਅਤੇ ਬੈਂਕ ਨੂੰ ਇਸ ਦੀ ਚਾਬੀ ਸਮਰਪਿਤ ਕਰਨ ਦੁਆਰਾ ਬੈਂਕ ਨੂੰ ਲਾਕਰ ਸਮਰਪਿਤ ਕਰਨ ਦਾ ਫੈਸਲਾ ਕਰ ਸਕਦਾ ਹੈ। ਬੈਂਕ ਨੂੰ ਸਰਵਾਇਵਰ/ਨਾਮਜ਼ਦ ਵਿਅਕਤੀਆਂ/ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਵਲੋਂ ਹੋਣ ਵਾਲੇ ਦਾਅਵਿਆਂ ਦੇ ਮਾਮਲੇ ਵਿੱਚ ਜਿੰਮੇਵਾਰ ਨਹੀਂ ਨਹਿਰਾਇਆ ਜਾਵੇਗਾ। ਜੇ ਕਿਰਾਏਦਾਰ/ਰਾ ਲਾਕਰ ਦੇ ਸਮਾਨ ਨੂੰ ਪ੍ਰਾਪਤ ਕਰਨ ਲਈ ਬੈਂਕ ਦੇ ਨਾਮਜ਼ਦਗੀ ਦੇ ਨਿਯਮਾਂ ਦੇ ਤਹਿਤ ਕਿਸੇ ਵਿਅਕਤੀ/ਆ ਨੂੰ ਨਾਮਜ਼ਦ ਕਰਦਾ ਹੈ, ਤਾਂ ਸਮਾਨ ਨੂੰ ਨਾਮਜ਼ਦਗੀ ਦੀਆਂ ਹਿਦਾਇਤਾਂ ਦੇ ਮੁਤਾਬਕ ਪ੍ਰਦਾਨ ਕੀਤਾ ਜਾਵੇਗਾ।
- ਕਿਰਾਏਦਾਰ/ਰਾ ਇਸ ਦੇ ਹਲਾਤ ਅਤੇ ਸਥਿਤੀ ਦਾ ਮੁਆਇਨਾ ਕਰਨ ਲਈ ਅਤੇ ਇਸ ਵਿੱਚ ਕੋਈ ਵੀ ਮੁਰੰਮਤ ਦਾ ਸਮਾਯੋਜਨ ਕਰਨ ਲਈ ਅਤੇ ਇਹ ਪਤਾ ਲਗਾਉਣ ਲਈ, ਕਿ ਲਾਕਰ ਦਾ ਉਪਯੋਗ ਇਸ ਦੇ ਨਿਯਮਾਂ ਅਤੇ ਸ਼ਰਤਾਂ ਦੇ ਮੁਤਾਬਕ ਹੁੰਦਾ ਹੈ, ਲੋੜ ਪੈਣ ਤੇ ਬੈਂਕ ਨੂੰ ਲਾਕਰ ਤਕ ਪਹੁੰਚ ਪ੍ਰਾਪਤ ਕਰਨ ਦੀ ਆਗਿਆ ਦੇਣਗੇ। ਪਰ ਬੈਂਕ ਨੂੰ ਇਸ ਦੇ ਸਮਾਨ ਬਾਰੇ ਕੋਈ ਵੀ ਗਿਆਨ ਨਾ ਹੋਣ ਵਜੋਂ ਨਹੀਂ ਸਮਝਿਆ ਜਾਵੇਗਾ ਜਾਂ ਬੈਂਕ ਇਸ ਦੇ ਸਮਾਨ ਲਈ ਜਿੰਮੇਵਾਰ ਨਹੀਂ ਹੋਵੇਗਾ।
- ਸਾਰੇ ਸਿਮਰਤ ਕਿਰਾਏ ਅਗਲੀ ਸੁਨਿਸ਼ਚਿਤ ਅਵਾਜ਼ੀ ਲਈ ਸੰਚਾਲਨ ਅਵਾਜ਼ੀ ਦੇ ਆਖਿਰੀ ਦਿਨ ਨੂੰ ਜਾਂ ਇਸ ਤੋਂ ਪਹਿਲੇ ਸ਼ਖਤੀ ਨਾਲ ਪਹਿਲਾਂ ਹੀ ਭੁਗਤਾਨਯੋਗ ਹਨ ਅਤੇ ਬੈਂਕ ਆਪਣੇ-ਆਪ ਨੂੰ ਲਾਕਰ ਤਕ ਪਹੁੰਚ ਤੋਂ ਮਨਾਹੀ ਕਰਨ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਦਾ ਹੈ। ਕੋਈ ਵੀ ਕਿਰਾਏ ਜਾਂ ਕੋਈ ਵੀ ਵਧੇਰੇ ਕਿਰਾਏ ਦਾ ਭੁਗਤਾਨ ਨਾ ਕਰਨ ਦੀ ਘਟਨਾ ਵਿੱਚ ਭਾਵੇਂ ਮੰਗ ਕੀਤੀ ਜਾਂਦੀ ਹੈ ਜਾਂ ਨਹੀਂ, ਬੈਂਕ ਕਿਰਾਏਦਾਰ/ਰਾ ਨੂੰ ਕੋਈ ਵੀ ਹੋਰ ਹਵਾਲਾ ਦੇਣ ਤੋਂ ਬਿਨਾਂ ਬੈਂਕ ਕੋਲ ਕਿਰਾਏਦਾਰ/ਰਾ ਦੇ ਖਾਤੇ ਵਿੱਚ ਅਜਿਹੇ ਕਿਰਾਏ ਦੀ ਰਕਮ ਨੂੰ ਡੈਬਿਟ ਕਰ ਸਕਦਾ ਹੈ (ਪਰ ਅਜਿਹਾ ਕਰਨ ਲਈ ਬਾਧਕਾਰੀ ਨਹੀਂ ਹੈ), ਜੋ ਇਸ ਦੁਆਰਾ ਉਦੋਂ ਕਦੇ ਵੀ ਉਪਰ ਕਹੇ ਜਾਣ ਵਾਲੇ ਉਸ/ਉਨ੍ਹਾਂ ਦੇ ਖਾਤੇ ਨੂੰ ਡੈਬਿਟ ਕਰਨ ਲਈ ਬੈਂਕ ਨੂੰ ਆਪਣਾ ਹਿੱਸੇ ਦੇਣ ਦੀਆਂ ਸਾਰੀਆਂ ਹਿਦਾਇਤਾਂ ਹੁੰਦੇ ਹਨ ਅਤੇ ਬੈਂਕ ਨੂੰ ਭੁਗਤਾਨਯੋਗ ਹੁੰਦੇ ਹਨ। ਕਿਰਾਏ ਦਾ ਬਕਾਇਆ ਪੂਰਾ ਭੁਗਤਾਨ ਕਰਨ ਤਕ 18% ਪ੍ਰਤੀ ਸਾਲਾਨਾ ਦੀ ਦਰ ਤੇ ਵਿਆਜ ਦੇ ਨਾਲ ਬੈਂਕ ਨੂੰ ਇੱਕ ਵਾਰੀ ਭੁਗਤਾਨ ਹੋਵੇਗਾ।
- ਲਾਕਰ ਦਾ ਕਿਰਾਇਆ ਸਮੇਂ-ਸਮੇਂ ਤੇ ਲਾਗੂ ਹੋਣ ਵਜੋਂ ਕਰ ਨੂੰ ਲਾਗੂ ਕਰੇਗਾ।
- ਬੈਂਕ ਹਮੇਸ਼ਾ ਇਸ ਦੇ ਸੰਪੂਰਨ ਨਿਰਦੇਸ਼ ਵਿੱਚ ਕਿਰਾਏ ਵਿੱਚ ਤਬਦੀਲੀ/ਵਾਧਾ ਕਰਨ ਲਈ ਹੱਕਦਾਰ ਹੋਵੇਗਾ ਅਤੇ ਕਿਰਾਏਦਾਰ/ਰਾ ਬੈਂਕ ਦੁਆਰਾ ਫੈਸਲਾ ਲਿੱਤੀਆਂ ਅਜਿਹੀਆਂ ਮਿਤੀਆਂ ਤੋਂ ਉਸ ਦਾ ਭੁਗਤਾਨ ਕਰਨ ਲਈ ਦੇਣਦਾਰ ਹੋਵੇਗਾ।
- ਉਨ੍ਹਾਂ ਦੁਆਰਾ ਲਿੱਤੇ ਗਏ ਲਾਕਰ ਦੀ ਗਾਹਕ ਦੀ ਚਾਬੀ ਸਾਰੇ ਸੰਯੁਕਤ ਕਿਰਾਏਦਾਰ/ਰਾ ਨੂੰ ਇਕੱਠੀ ਦਿੱਤੀ ਜਾਵੇਗੀ। ਇਹ ਚਾਬੀ ਹਮੇਸ਼ਾ ਬੈਂਕ ਦੀ ਸੰਪੱਤੀ ਬਣੀ ਰਹੇਗੀ। ਮਾਸਟਰ ਚਾਬੀ ਹਮੇਸ਼ਾ ਬੈਂਕ ਦੇ ਕੋਲ ਹੋਵੇਗੀ। ਕਿਰਾਏਦਾਰ/ਰਾ ਦੁਆਰਾ ਇਹ ਸਮਝਿਆ ਜਾਂਦਾ ਹੈ ਕਿ ਲਾਕਰ ਨੂੰ ਦੋਹਾਂ ਚਾਬੀਆਂ ਦੇ ਉਪਯੋਗ ਦੇ ਨਾਲ ਖੋਲਿਆ ਜਾ ਸਕਦਾ ਹੈ ਅਤੇ ਦੋਹਾਂ ਵਿੱਚੋਂ ਕਿਸੇ ਇੱਕ ਚਾਬੀ ਦੇ ਨਾਲ ਨਹੀਂ ਖੋਲਿਆ ਜਾ ਸਕਦਾ ਹੈ। ਅਤੇ ਮਾਸਟਰ ਚਾਬੀ ਦੀ ਲਾਕਰ ਨੂੰ ਬੰਦ ਕਰਨ ਲਈ ਲੋੜ ਨਹੀਂ ਹੁੰਦੀ ਹੈ। ਕਿਰਾਏਦਾਰ/ਰਾ ਨੂੰ ਸਿਰਫ ਗਾਹਕ ਦੀ ਚਾਬੀ ਦੇ ਨਾਲ ਹੀ ਲਾਕਰ ਦਾ ਸੰਚਾਲਨ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ ਅਤੇ ਲਾਕਰ ਦੇ ਕਿਸੇ ਵੀ ਸੰਚਾਲਨ ਦੀ ਬੈਂਕ ਦੁਆਰਾ ਪ੍ਰਦਾਨ ਕੀਤੀ ਗਾਹਕ ਦੀ ਚਾਬੀ ਤੋਂ ਇਲਾਵਾ ਹੋਰ ਚਾਬੀ ਦੇ ਨਾਲ ਆਗਿਆ ਨਹੀਂ ਦਿੱਤੀ ਜਾਵੇਗੀ।
- ਜੇ ਗਾਹਕ ਦੀ ਚਾਬੀ ਨੂੰ ਕਿਰਾਏਦਾਰ/ਰਾ ਦੁਆਰਾ ਗੁਆ ਦਿੱਤਾ ਜਾਂਦਾ ਹੈ, ਤਾਂ ਉਨ੍ਹਾਂ ਨੂੰ ਬਿਨਾਂ ਕੋਈ ਦੇਰੀ ਕੀਤੇ ਲਿਖਤ ਵਿੱਚ ਬੈਂਕ ਨੂੰ ਚਾਬੀ ਦੇ ਗ੍ਰਹਿਣ ਹੋਣ ਬਾਰੇ ਸੂਚਨਾ ਦੇਣੀ ਚਾਹੀਦੀ ਹੈ ਅਤੇ ਬੈਂਕ ਨੂੰ ਅੰਕਣਾਈਆਰ/ਪੁਲਿਸ ਸ਼ਿਕਾਇਤ ਦੀ ਰਸੀਦ ਦੇ ਨਾਲ ਹਾਨੀ ਤੋਂ ਸੁਰੱਖਿਆ ਪ੍ਰਦਾਨ ਕਰਦੇ ਹੋਏ ਕਿਰਾਏਦਾਰ/ਰਾ ਦੀ ਲਿੱਖਤ ਬੇਨਤੀ ਤੇ ਕਿਰਾਏਦਾਰ/ਰਾ ਨੂੰ ਇੱਕ ਨਵੀਂ ਚਾਬੀ ਜਾਰੀ ਕੀਤੀ ਜਾ ਸਕਦੀ ਹੈ। ਬੈਂਕ ਉਪਨ ਪਰਕਿਰਿਆ ਲਈ ਲਾਕਰ ਵਾਲੀ ਸ਼ਾਖਾ ਵਿੱਚ ਸਾਰੇ ਕਿਰਾਏਦਾਰ/ਰਾ ਮੌਜੂਦ ਹੋਣੇ ਚਾਹੀਦੇ ਹਨ। ਲਾਕਰ ਨੂੰ ਖੋਲਣ/ਤੋੜਣ ਲਈ ਗ੍ਰਹਿਣ ਕੀਤੀ ਚਾਬੀ ਨੂੰ ਬਦਲਣ ਲਈ, ਅਤੇ ਲਾਕਰ ਨੂੰ ਬਦਲਣ ਲਈ ਸਾਰੇ ਸ਼ੁਲਕਾਂ ਦਾ ਕਿਰਾਏਦਾਰ/ਰਾ ਦੁਆਰਾ ਭੁਗਤਾਨ ਕੀਤਾ ਜਾਵੇਗਾ। ਲਾਕਰ, ਲਾਕ ਜਾਂ ਚਾਬੀ ਵਿੱਚ ਕੀਤੀਆਂ ਜਾਣ ਵਾਲੀਆਂ ਲੋੜੀਂਦੀਆਂ ਸਾਰੀਆਂ ਮੁਰੰਮਤਾਂ ਨੂੰ ਖਾਸਤਰੇ ਤੇ ਬੈਂਕ ਦੁਆਰਾ ਨਿਯੁਕਤ ਕੀਤੇ ਕਰਮਚਾਰੀ ਦੁਆਰਾ ਕੀਤਾ ਜਾਵੇਗਾ।
- ਕਿਰਾਏਦਾਰ/ਰਾ ਨੂੰ ਉਸ/ਉਨ੍ਹਾਂ ਦੇ ਲਾਕਰ ਦੀ ਗਾਹਕ ਦੀ ਚਾਬੀ ਨੂੰ ਕਿਸੇ ਸੁਰੱਖਿਅਤ ਥਾਂ ਤੇ ਰੱਖਣ ਲਈ ਅਤੇ ਕਿਸੇ ਵੀ ਹੋਰ ਵਿਅਕਤੀ ਨੂੰ ਉਸ/ਉਨ੍ਹਾਂ ਦੇ ਲਾਕਰ ਅਤੇ/ਜਾਂ ਉਨ੍ਹਾਂ ਦੇ ਪਾਸਵਰਡ (ਜੇ ਕੋਈ ਦਿੱਤਾ ਜਾਂਦਾ ਹੈ) ਦੀ ਸੰਖਿਆ ਦਾ ਖੁਲਾਸਾ ਨਾ ਕਰਨ ਅਤੇ ਉਸ/ਉਨ੍ਹਾਂ ਦੇ ਉਚਿਤ ਤੌਰ ਤੇ ਅਧਿਕਾਰਤ ਏਜੰਟ (ਜੋ ਨਿਯੁਕਤ ਕੀਤਾ ਜਾਂਦਾ ਹੈ) ਤੋਂ ਇਲਾਵਾ ਕਿਸੇ ਵੀ ਹੋਰ ਵਿਅਕਤੀ ਨੂੰ ਗਾਹਕ ਦੀ ਚਾਬੀ ਨਾ ਦੇਣ ਲਈ ਵੀ ਸਾਵਧਾਨ ਕੀਤਾ ਜਾਂਦਾ ਹੈ। ਕਿਰਾਏਦਾਰ/ਰਾ ਗਾਹਕ ਦੀ ਚਾਬੀ ਦੀ ਪ੍ਰਾਪਤੀ ਦੀ ਰਸੀਦ ਸਵੀਕਾਰ ਕਰੇਗਾ ਅਤੇ ਇਸ ਇਕਰਾਰਨਾਮੇ ਦੀ ਸਮਾਪਤੀ ਤੇ ਬੈਂਕ ਨੂੰ ਉਹ ਸਮਰਪਿਤ ਕਰੇਗਾ।
- ਸਾਰੇ ਕਿਰਾਏਦਾਰ/ਰਾ ਨੂੰ ਲਾਕਰ ਸਮਰਪਿਤ ਕਰਨ ਲਈ ਲਾਕਰ ਵਾਲੀ ਸ਼ਾਖਾ ਵਿੱਚ ਲਾਜ਼ਮੀ ਤੌਰ ਤੇ ਮੌਜੂਦ ਹੋਣ ਦੀ ਲੋੜ ਹੁੰਦੀ ਹੈ।
- ਕਿਰਾਏਦਾਰ/ਰਾ ਕੋਲ ਲਾਕਰ ਵਿੱਚ ਸੰਪੱਤੀ ਦਾ ਕੋਈ ਅਧਿਕਾਰ ਨਹੀਂ ਹੋਵੇਗਾ ਪਰ ਇਸ ਦੇ ਉਪਭੋਗਤਾ ਦਾ ਅਤੇ ਇਸ ਇਕਰਾਰਨਾਮੇ ਦੇ ਜਾਰੀ ਰਹਿਣ ਦੇ ਦੌਰਾਨ ਇਸ ਤਕ ਪਹੁੰਚ ਦਾ ਸਿਰਫ ਇੱਕ ਖਾਸ ਅਧਿਕਾਰ ਹੋਵੇਗਾ ਅਤੇ ਇਸ ਦੇ ਨਿਯਮਾਂ ਅਤੇ ਸ਼ਰਤਾਂ ਦੇ ਮੁਤਾਬਕ ਹੋਵੇਗਾ। ਕਿਰਾਏਦਾਰ/ਰਾ ਲਾਕਰ ਤੋਂ ਇਸ ਦੇ ਕਿਸੇ ਵੀ ਹਿੱਸੇ ਨੂੰ ਸਪੁਰਦ, ਟ੍ਰਾਂਸਫਰ ਜਾਂ ਅੱਗੇ ਕਿਰਾਏ ਤੇ ਨਹੀਂ ਦੇਵੇਗਾ, ਦਸਤਾਵੇਜ਼ਾਂ, ਸੇਵਰ ਜਾਂ ਹੋਰ ਕੀਮਤੀ ਚੀਜ਼ਾਂ ਨੂੰ ਰੱਖਣ ਤਾਂ ਇਲਾਵਾ ਕੋਈ ਵੀ ਹੋਰ ਉਦੇਸ਼ ਲਈ ਉਪਯੋਗ ਕੀਤੇ ਜਾਣ ਲਈ ਇਸ ਨੂੰ ਆਗਿਆ ਨਹੀਂ ਦੇਵੇਗਾ ਅਤੇ ਕੋਈ ਵੀ ਵਿਸ਼ੇਸ਼ਕਰ ਜਾਂ ਵਿਨਾਸ਼ਕਾਰੀ ਜਾਂ ਆਤਮਾਪ੍ਰਕ੍ਰਿਤੀ ਜਾਂ ਇਸ ਤਰ੍ਹਾਂ ਦੀ ਕੋਈ ਵੀ ਸੰਪੱਤੀ ਨੂੰ ਰੱਖਣ ਲਈ ਉਸ ਦਾ ਉਪਯੋਗ ਨਹੀਂ ਕਰੇਗਾ ਜੋ ਬੈਂਕ ਦੀ ਰਾਏ ਵਿੱਚ ਰੁਕਾਵਟ ਹੈ/ਬਣ ਗਈ ਹੈ। ਹਾਇਰਰ ਬੈਂਕ ਨੂੰ ਇਸ ਪ੍ਰਾਵਧਾਨ ਦੀ ਉਲੰਘਣਾ ਵਿੱਚ ਕਿਰਾਏਦਾਰ/ਰਾ ਦੁਆਰਾ ਲਾਕਰ ਦੇ ਉਪਯੋਗ ਦੇ ਕਰਕੇ ਬੈਂਕ ਦੇ ਖਿਲਾਫ, ਇਸ ਦੁਆਰਾ ਰੱਖੇ ਜਾਂ ਕੀਤੇ ਗਏ ਕੋਈ ਵੀ ਮੰਗ, ਦਾਅਵੇ, ਹਾਨੀ, ਨੁਕਸਾਨ, ਲਾਗਤਾਂ ਅਤੇ ਖਰਚਿਆਂ ਦੇ ਖਿਲਾਫ ਸੁਰੱਖਿਅਤ ਰੱਖਣਗੇ। ਕਿਰਾਏਦਾਰ/ਰਾ ਇਹ ਪਤਾ ਲਗਾਉਣ ਲਈ ਕਿ ਉਪਰ ਦਿੱਤੀ ਸ਼ਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ, ਲਾਕਰ ਦੇ

ਸਮਾਨ ਦੀ ਜਾਂਚ ਕਰਨ ਲਈ ਇਸ ਨੂੰ ਆਗਿਆ ਦੇਵੇਗਾ ਜਦੋਂ ਵੀ ਬੈਂਕ ਦੁਆਰਾ ਮੰਗ ਕੀਤੀ ਜਾਂਦੀ ਹੈ।

- ਕੋਈ ਵੀ ਹੋਰ ਉਪਾਅ ਦੇ ਪ੍ਰਤੀ ਪੱਖਪਾਤ ਤੋਂ ਬਿਨਾਂ, ਜੋ ਕਿ ਬੈਂਕ ਕੋਲ ਕਿਰਾਏਦਾਰ/ਰਾ ਦੇ ਖਿਲਾਫ ਹੋ ਸਕਦੇ ਹਨ, ਬੈਂਕ ਦੇ ਏਕਲ ਵਿਕਲਪ ਤੇ, ਲਾਕਰ ਦਾ ਉਪਯੋਗ ਕਰਨ ਲਈ ਕਿਰਾਏਦਾਰ/ਰਾ ਦੇ ਸਾਰੇ ਅਧਿਕਾਰਾਂ ਨੂੰ ਕਿਰਾਏ ਅਤੇ ਕੋਈ ਵੀ ਹੋਰ ਦੇਣਯੋਗ ਸ਼ੁਲਕਾਂ ਅਤੇ ਭੁਗਤਾਨਯੋਗ ਰਕਮਾਂ ਦਾ ਭੁਗਤਾਨ ਨਾ ਕਰਨ ਤੇ, ਜਾਂ ਕਿਰਾਏਦਾਰ/ਰਾ ਦੁਆਰਾ ਇਸ ਦੀ ਕਿਸੇ ਵੀ ਸ਼ਰਤ ਦੀ ਉਲੰਘਣਾ ਕਰਨ ਤੇ ਜਬਤ ਕਰ ਲਿੱਤਾ ਜਾਵੇਗਾ ਭਾਵੇਂ ਮੰਗ ਕੀਤੀ ਜਾਂਦੀ ਹੈ ਜਾਂ ਨਹੀਂ ਅਤੇ ਬੈਂਕ ਵਿਕਰੀ ਦੀ ਪਰਕਿਰਿਆਵਾਂ ਤੋਂ ਬਾਹਰ, ਉਪਰ ਦੇ ਸਬੰਧ ਵਿੱਚ ਕਿਰਾਏ ਦੇ ਬਕਾਇਆ ਅਤੇ/ਜਾਂ ਹੋਰ ਸ਼ੁਲਕਾਂ, ਖਰਚਿਆਂ ਦੇ ਪ੍ਰਤੀ ਇਸ ਦੀ ਦੇਣਦਾਰੀਆਂ ਨੂੰ ਵਸੂਲ ਕਰਨ ਅਤੇ ਸਮਾਜਕ ਨੀਤੀਆਂ ਜਾਂ ਨਿਜੀ ਸਮਝੌਤੇ ਦੁਆਰਾ ਇਸ ਦੇ ਸਾਰੇ ਜਾਂ ਕੋਈ ਵੀ ਸਮਾਨ ਦੀ ਵਿਕਰੀ ਕਰਨ ਅਤੇ ਲਾਕਰ ਨੂੰ ਤੋੜ ਕੇ ਖੋਲ੍ਹਣ ਲਈ ਹਾਇਰਰ ਦੇ ਪਿਛਲੇ ਗਿਆਤ ਪਤੇ ਤੇ ਪੰਨੀਕ੍ਰਿਤ ਡਾਕ ਦੁਆਰਾ ਵਾਪਸੀ ਦੀ ਸੂਚਨਾ ਦੇਣ ਤੋਂ ਪਹਿਲਾਂ ਤੀਹ ਦਿਨਾਂ ਬਾਅਦ ਅਜ਼ਾਦ ਹੋਵੇਗਾ ਅਤੇ ਇਸ ਤੋਂ ਬਾਅਦ ਜੇ ਕੋਈ ਵੀ ਵਾਧੂ ਪੈਸੇ ਉਪਲਬਧ ਹਨ ਜਾਂ ਕੋਈ ਸਮਾਨ ਬੱਚ ਜਾਂਦਾ ਹੈ, ਤਾਂ ਬੈਂਕ ਪਾਸਲ ਜਾਂ ਹੋਰ ਉਚਿਤ ਤਰੀਕੇ ਦੁਆਰਾ ਅਜਿਹੇ ਸਮਾਨ ਨੂੰ ਉਨ੍ਹਾਂ ਦੇ ਪੰਨੀਕ੍ਰਿਤ ਪਤੇ ਤੇ ਹਾਇਰਰ ਨੂੰ ਅੱਗੇ ਭੇਜ ਸਕਦਾ ਹੈ ਜਾਂ ਅਜਿਹੇ ਵਾਧੂ ਪੈਸੇ ਨੂੰ ਉਸ/ਉਨ੍ਹਾਂ ਦੇ ਜੋਖਮ ਅਤੇ ਜਿੰਮੇਵਾਰੀ ਤੇ ਪੇਅ ਆਰਡਰ ਜਾਂ ਡਿਮਾਂਡ ਦੁਆਰਾ ਭੇਜ ਸਕਦਾ ਹੈ ਜਾਂ ਇਸ ਨੂੰ ਅਜਿਹੇ ਹੋਰ ਲਾਕਰ ਜਾਂ ਅਜਿਹੇ ਕਿਰਾਏ ਦੇ ਭੁਗਤਾਨਯੋਗ ਵਾਲੇ ਸਥਾਨ ਤੇ ਉਸ ਨੂੰ ਕਾਇਮ ਰੱਖ ਅਤੇ ਸੰਭਾਲ ਸਕਦਾ ਹੈ ਜਾਂ ਇਸ ਤੇ ਕੋਈ ਵੀ ਵਿਆਜ ਦਾ ਭੁਗਤਾਨ ਕਰਨ ਤੋਂ ਬਿਨਾਂ ਖਾਤੇ ਵਿੱਚ ਰੱਖ ਸਕਦਾ ਹੈ ਜਿਵੇਂ ਕਿ ਬੈਂਕ ਨੂੰ ਉਚਿਤ ਲੱਗ ਸਕਦਾ ਹੈ। ਜੇ ਲਾਕਰ ਦਾ ਇੱਕ ਸਾਲ ਤੋਂ ਜ਼ਿਆਦਾ ਸਮੇਂ ਲਈ ਸੰਚਾਲਨ ਨਹੀਂ ਹੁੰਦਾ ਹੈ, ਤਾਂ ਬੈਂਕ ਇਸ ਦੀ ਏਕਲ ਸੂਝ ਤੇ ਲਾਕਰ ਦੀ ਵੰਡ ਨੂੰ ਰੱਦ ਕਰ ਸਕਦਾ ਹੈ ਅਤੇ ਲਾਕਰ ਨੂੰ ਖੋਲ ਸਕਦਾ ਹੈ, ਭਾਵੇਂ ਜੇ ਕਿਰਾਏ ਦਾ ਨੋਮਰ ਤੌਰ ਤੇ ਭੁਗਤਾਨ ਕੀਤਾ ਜਾਂਦਾ ਹੈ।
- ਦੋਹਾਂ ਵਿੱਚੋਂ ਕੋਈ ਵੀ ਪੱਖ ਇਸ ਇਕਰਾਰਨਾਮੇ ਨੂੰ ਸਮਾਪਤ ਕਰਨ ਲਈ ਅਜਿਹੇ ਇਰਾਦੇ ਬਾਰੇ, ਉਸ ਮਿਤੀ ਤੋਂ ਪਹਿਲਾਂ ਜਦੋਂ ਕਿਰਾਏਦਾਰੀ ਦੀ ਸਹਿਮਤ ਅਵਾਜ਼ੀ ਸਮਾਪਤ ਹੁੰਦੀ ਹੈ, ਪਿਛਲੇ ਲਿਖਤੀ ਨੋਟਿਸ ਤੇ ਹੋਰ ਤੀਹ ਦਿਨ ਪ੍ਰਦਾਨ ਕਰਨ ਤੇ ਇਸ ਇਕਰਾਰਨਾਮੇ ਨੂੰ ਸਮਾਪਤ ਕਰ ਸਕਦਾ ਹੈ ਅਤੇ ਕਿਰਾਏਦਾਰ/ਰਾ ਨੋਟਿਸ ਦੀ ਮਿਆਦ ਸਮਾਪਤੀ ਦੇ ਦਿਨ ਨੂੰ ਜਾਂ ਇਸ ਤੋਂ ਪਹਿਲਾਂ ਬੈਂਕ ਨੂੰ ਲਾਕਰ ਦੀ ਗਾਹਕ ਵਾਲੀ ਚਾਬੀ ਸਮਰਪਿਤ ਕਰਨਗੇ। ਇਕਰਾਰਨਾਮੇ ਦੀ ਸਮਾਪਤੀ ਹੋਣ ਤੇ ਹਾਇਰਰ ਦੁਆਰਾ ਪਹਿਲਾਂ ਤੋਂ ਭੁਗਤਾਨ ਕੀਤੇ ਅਫਵਾਜ਼ ਕਿਰਾਏ ਦੇ ਕੋਈ ਵੀ ਰਿਫੰਡ ਨੂੰ ਬੈਂਕ ਦੁਆਰਾ ਨਹੀਂ ਕੀਤਾ ਜਾਵੇਗਾ।
- ਜੇ ਉਪਰ ਕਹੇ ਜਾਣ ਵਾਲੇ ਕੋਈ ਵੀ ਅਜਿਹਾ ਨੋਟਿਸ ਨਹੀਂ ਦਿੱਤਾ ਗਿਆ ਹੋਵੇਗਾ ਅਤੇ ਗਾਹਕ ਦੀ ਚਾਬੀ ਨੂੰ ਕਿਰਾਏਦਾਰ/ਰਾ ਦੁਆਰਾ ਵਾਪਸ ਨਹੀਂ ਕੀਤਾ ਜਾਂਦਾ ਹੈ, ਤਾਂ ਲਾਕਰ ਦੀ ਕਿਰਾਏਦਾਰੀ ਦਾ ਬੈਂਕ ਦੇ ਵਿਕਲਪ ਤੇ ਕਿਰਾਏਦਾਰੀ ਦੀ ਸਹਿਮਤ ਅਵਾਜ਼ੀ ਦੀ ਮਿਆਦ ਸਮਾਪਤੀ ਦੀ ਮਿਤੀ ਤੋਂ ਬਾਅਦ ਨਵੀਨੀਕਰਨ ਕੀਤਾ ਜਾ ਸਕਦਾ ਹੈ ਪਰ ਇਹ ਸਥਿਤੀ ਉਸ ਸਮੇਂ ਦੇ ਦੌਰਾਨ ਉਪਲਬਧ ਬੈਂਕ ਦੇ ਅਧਿਕਾਰਾਂ ਨਾਲ ਪੱਖਪਾਤ ਤੋਂ ਬਿਨਾਂ ਹੈ।
- ਗੰਗੀਰ ਜਾਂ ਤਤਕਾਲ ਲੋੜ ਦੇ ਕਾਰਨਾਂ ਲਈ, ਬੈਂਕ ਅਜਿਹੀ ਅਵਾਜ਼ੀ ਲਈ ਵੇਲਟ ਨੂੰ ਬੰਦ ਕਰਨ ਦੇ ਅਧਿਕਾਰ ਨੂੰ ਸੁਰੱਖਿਅਤ ਰੱਖਦਾ ਹੈ ਜਿਵੇਂ ਕਿ ਇਸ ਨੂੰ ਸ਼ੁਰੂਰੀ ਸਮਝਿਆ ਜਾ ਸਕਦਾ ਹੈ ਅਤੇ ਕਿਰਾਏਦਾਰ/ਰਾ ਨੂੰ ਕੋਈ ਵੀ ਪਿਛਲੀ ਸੂਚਨਾ ਤੋਂ ਬਿਨਾਂ ਲਾਕਰ ਤਕ ਪਹੁੰਚ ਪ੍ਰਾਪਤ ਕਰਨ ਤੋਂ ਇਨਕਾਰ ਕਰ ਸਕਦਾ ਹੈ ਅਤੇ ਜਾਂ ਉਨ੍ਹਾਂ ਦੇ ਲਾਕਰ ਦੇ ਸਮਾਨ ਨੂੰ ਤੁਰੰਤ ਚੱਢਣ ਲਈ ਕਿਰਾਏਦਾਰ/ਰਾ ਨੂੰ ਬੁਲਾ ਸਕਦਾ ਹੈ ਅਤੇ ਕਿਰਾਏਦਾਰ/ਰਾ ਉਨ੍ਹਾਂ ਸਾਰੇ ਸਿੱਟਿਆਂ ਲਈ ਜਿੰਮੇਵਾਰ ਹੋਣਗੇ ਜੋ ਇਸ ਪ੍ਰਾਵਧਾਨ ਦੇ ਗੈਰ-ਅਨੁਪਾਲਣ ਦੇ ਕਰਕੇ ਪੈਦਾ ਹੋ ਸਕਦੇ ਹਨ।
- ਬੈਂਕ ਨੂੰ ਲਾਕਰ ਦਾ ਸੰਚਾਲਨ ਕਰਨ ਲਈ ਦਰਵਾਜ਼ਿਆਂ ਜਾਂ ਤਾਲਿਆਂ ਦੀ ਵਿਫਲਤਾ ਦੇ ਕਾਰਨ ਕੋਈ ਵੀ ਦੇਰੀ ਤੋਂ ਜਿੱਟਾ ਹੋਣ ਜਾਂ ਪੈਦਾ ਹੋਣ ਵਾਲੀ ਕੋਈ ਵੀ ਨਸ਼ਟਰਾ ਜਾਂ ਹਾਨੀ ਲਈ ਵੀ ਜਿੰਮੇਵਾਰ ਨਹੀਂ ਨਹਿਰਾਇਆ ਜਾਵੇਗਾ।
- ਬੈਂਕ ਕੋਲ ਕਿਸੇ ਵੀ ਕਾਨੂੰਨ ਦੁਆਰਾ ਉਨ੍ਹਾਂ ਵਿੱਚ ਅਧਿਕ੍ਰਿਤ ਸ਼ਕਤੀਆਂ ਦੇ ਜਾਂ ਕਾਨੂੰਨੀ ਅਦਾਲਤ ਦੇ ਆਦੇਸ਼ਾਂ ਦੇ ਉਪਯੋਗ ਵਿੱਚ ਕਿਸੇ ਵੀ ਵਿਅਕਤੀ ਨੂੰ ਇਸ ਦਾ ਸਮਾਨ ਅਤੇ ਲਾਕਰ ਦਾ ਕਬਜ਼ਾ ਦੇਣ ਅਤੇ/ਜਾਂ ਲਾਕਰ ਨੂੰ ਤੋੜ ਕੇ ਖੋਲ੍ਹਣ/ਇੰਟਰੀ ਲੈਣ ਦਾ ਸੰਪੂਰਨ ਅਧਿਕਾਰ ਹੋਵੇਗਾ ਅਤੇ ਅਜਿਹੀ ਘਟਨਾ ਵਿੱਚ ਬੈਂਕ ਨੂੰ ਲਾਕਰ ਦੇ ਸਮਾਨ ਲਈ ਕੋਈ ਵੀ ਹਾਨੀ ਜਾਂ ਨੁਕਸਾਨ ਲਈ ਜਿੰਮੇਵਾਰ ਨਹੀਂ ਨਹਿਰਾਇਆ ਜਾਵੇਗਾ।
- ਕਿਰਾਏਦਾਰ/ਰਾ ਦੇ ਪਤੇ ਵਿੱਚ ਕੋਈ ਵੀ ਤਬਦੀਲੀ ਬਾਰੇ ਕੋਈ ਵੀ ਦੇਰੀ ਕਰਨ ਤੋਂ ਬਿਨਾਂ ਹਾਇਰਰ ਦੁਆਰਾ ਲਿਖਤੀ ਵਿੱਚ ਬੈਂਕ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਬੈਂਕ ਦੀਆਂ ਕਿਤਾਬਾਂ ਵਿੱਚ ਰਿਕਾਰਡ ਕੀਤੇ ਜਾਣ ਵਾਲੇ ਹਾਇਰਰ ਦੇ ਪੰਨੀਕ੍ਰਿਤ ਪਤੇ ਤੇ ਡਾਕ ਰਾਹੀਂ ਬੈਂਕ ਦੁਆਰਾ ਭੇਜੇ ਗਏ ਸੰਚਾਰ ਦੇ ਕਿਸੇ ਨੋਟਿਸ ਨੂੰ ਉਚਿਤ ਢੰਗ ਨਾਲ ਸੇਵਾ ਪ੍ਰਦਾਨ ਕੀਤੇ ਜਾਣ ਵਜੋਂ ਸਮਝਿਆ ਜਾਵੇਗਾ।
- ਇਸ ਇਕਰਾਰਨਾਮੇ ਦੇ ਜਾਰੀ ਰਹਿਣ ਦੇ ਦੌਰਾਨ, ਬੈਂਕ ਲਾਕਰ ਦੇ ਸਮਾਨ ਦੀ ਕੋਈ ਵੀ ਹਾਨੀ ਜਾਂ ਖਰਾਬੀ ਜਾਂ ਨਸ਼ਟਰਾ ਲਈ ਜਿੰਮੇਵਾਰ ਜਾਂ ਕਸੂਰਵਾਰ ਨਹੀਂ ਹੋਵੇਗਾ ਭਾਵੇਂ ਇਸ ਦਾ ਕਾਰਨ ਮੰਗ, ਅੱਗ, ਹੜ੍ਹ, ਭੂਚਾਲ, ਬਿਜਲੀ ਚਮਕਣ, ਸਿਵਲ ਖਲਬਲੀ, ਲੜਾਈ, ਦੰਗਾ ਜਾਂ ਬੈਂਕ ਦੇ ਨਿਯੰਤ੍ਰਣ ਵਿੱਚ ਨਾ ਹੋਣ ਵਾਲੇ ਕੋਈ ਵੀ ਹੋਰ ਕਾਰਨ ਕਰਕੇ ਹੁੰਦੀ ਹੈ ਅਤੇ ਉਹ ਲਾਕਰ ਤੋਂ ਬਾਹਰ ਕਿਸੇ ਵੀ ਸਮਾਨ ਨੂੰ ਛੱਡਣ ਦੁਆਰਾ ਕਿਰਾਏਦਾਰ/ਰਾ ਦੀ ਕੋਈ ਵੀ ਹਾਨੀ ਲਈ ਵੀ ਦੇਣਦਾਰ ਜਾਂ ਜਿੰਮੇਵਾਰ ਨਹੀਂ ਹੋਵੇਗਾ।
- ਇਸ ਨੂੰ ਸਪਸ਼ਟ ਤੌਰ ਤੇ ਸਮਝ ਲਿੱਤਾ ਗਿਆ ਹੈ ਕਿ ਬੈਂਕ ਅਤੇ ਕਿਰਾਏਦਾਰ/ਰਾ ਦੇ ਵਿੱਚ ਦਾ ਰਿਸ਼ਤਾ ਹਾਇਰਰ ਅਤੇ ਹਾਇਰੀ ਦੇ ਸਮਾਨ ਹੋਵੇਗਾ ਅਤੇ ਬੈਂਕ ਅਤੇ ਗਾਹਕ ਦੇ ਸਮਾਨ ਨਹੀਂ ਹੋਵੇਗਾ।
- ਦੇਣਯੋਗਤਾ ਵਰ ਭੁਗਤਾਨ ਨਾ ਕੀਤੇ ਸਾਰੇ ਪੈਸਿਆਂ ਦੀ ਪ੍ਰਾਪਤੀ ਕਰਨ ਵਿੱਚ ਅਜਿਹੀ ਸੰਪੱਤੀ ਜਾਂ ਇਸ ਦੇ ਕਿਸੇ ਹਿੱਸੇ ਦੀ ਵਿਕਰੀ ਕਰਨ ਦੀ ਸ਼ਕਤੀ ਬੈਂਕ ਕੋਲ ਹੋਣ ਦੇ ਨਾਲ ਇਸ ਦੇ ਤਹਿਤ ਕਿਰਾਏਦਾਰ/ਰਾ ਤੋਂ ਦੇਣਯੋਗ ਸਾਰੇ ਪੈਸਿਆਂ ਲਈ ਇੱਕ ਆਮ ਅਧਿਕਾਰ ਦੇ ਅਧੀਨ ਲਾਕਰ ਵਿਚਲੀ ਸਾਰੀ ਸੰਪੱਤੀ ਨੂੰ ਬੈਂਕ ਦੁਆਰਾ ਪ੍ਰਾਪਤ ਕੀਤਾ ਅਤੇ ਇਸ ਨੂੰ ਰੱਖਿਆ ਜਾਂਦਾ ਹੈ।
- ਜਦੋਂਕਿ ਬੈਂਕ ਅਜਿਹੀਆਂ ਸਾਰੀਆਂ ਆਮ ਸਾਵਧਾਨੀਆਂ ਨੂੰ ਵਰਤੇਗਾ ਜੋ ਕਿ ਇਸ ਨੂੰ ਆਪਣੀ ਏਕਲ ਰਾਏ ਵਿੱਚ ਉਚਿਤ ਲੱਗ ਸਕਦੀਆਂ ਹਨ, ਇਹ ਲਾਕਰ ਵਿੱਚ ਜਮਾਂ ਕੀਤੇ ਸਮਾਨ ਨੂੰ ਹੋਰੀ ਕਿਸੇ ਵੀ ਤਰ੍ਹਾਂ ਦੀ ਹਾਨੀ ਜਾਂ ਨਸ਼ਟਰਾ ਦੀ ਦੇਣਦਾਰੀ ਜਾਂ ਜਿੰਮੇਵਾਰੀ ਨੂੰ ਸਵੀਕਾਰ ਨਹੀਂ ਕਰਦਾ ਹੈ। ਇਸ ਦੇ ਮੁਤਾਬਕ ਕਿਰਾਏਦਾਰ/ਰਾ ਨੂੰ ਬੈਂਕ ਕੋਲ ਲਾਕਰ ਵਿੱਚ ਜਮਾਂ ਕੀਤੇ ਕੀਮਤੀ ਸਮਾਨ ਦਾ ਬੀਮਾ ਕਰਨ ਦੀ ਉਨ੍ਹਾਂ ਦੇ ਆਪਣੇ ਹਿੱਤ ਵਿੱਚ ਸਲਾਹ ਦਿੱਤੀ ਜਾਂਦੀ ਹੈ।
- ਕਿਰਾਏਦਾਰ/ਰਾ ਅਜਿਹੇ ਨਿਯਮਾਂ ਅਤੇ ਨਿਯਮਕਾਂ ਦੀ ਪਾਲਣਾ ਕਰਨ ਲਈ ਰਾਬੀ ਹੁੰਦੇ ਹਨ ਜਿਨ੍ਹਾਂ ਨੂੰ ਬੈਂਕ ਸਮੇਂ-ਸਮੇਂ ਤੇ ਨਿਰਧਾਰਿਤ ਕਰ ਸਕਦਾ ਹੈ ਅਤੇ ਕਿਰਾਏਦਾਰ/ਰਾ ਦੁਆਰਾ ਲਾਕਰ ਦੇ ਕਿਰਾਏ ਲਈ ਅਪਣਾ ਸਕਦਾ ਹੈ।
- ਕਿਰਾਏਦਾਰ/ਰਾ ਸਾਰੀ ਅਤੇ ਕੋਈ ਵੀ ਹਾਨੀ, ਨਸ਼ਟਰਾਵਾਂ, ਲਾਗਤਾਂ, ਖਰਚਿਆਂ, ਕਿਰਿਆਵਾਂ, ਕਾਰਵਾਈਆਂ ਤੋਂ ਬੈਂਕ ਨੂੰ ਹਾਨੀ ਤੋਂ ਸੁਰੱਖਿਅਤ ਕਰੇਗਾ ਅਤੇ ਬੈਂਕ ਨੂੰ ਹਾਨੀ ਤੋਂ ਸੁਰੱਖਿਅਤ ਰੱਖੇਗਾ ਅਤੇ ਹਰ ਵੇਲੇ ਹਾਨੀਰਹਿਤ ਬਚਾਅ ਕਰੇਗਾ ਜਿਨ੍ਹਾਂ ਨੂੰ ਕਿਰਾਏਦਾਰ/ਰਾ ਦੁਆਰਾ ਇਸ ਦੇ ਕੋਈ ਵੀ ਨਿਯਮਾਂ ਅਤੇ ਸ਼ਰਤਾਂ ਦੀ ਕੋਈ ਵੀ ਉਲੰਘਣਾ ਦੇ ਕਾਰਨਾਂ ਦੁਆਰਾ ਬੈਂਕ ਦੇ ਖਿਲਾਫ ਕੀਤਾ/ਭੋਲਿਆ ਜਾਂ ਕੀਤਾ/ਉਸ ਦੁਆਰਾ ਲਿੱਤਾ ਜਾ ਸਕਦਾ ਹੈ।
- ਇਸ ਦੇ ਤਹਿਤ ਪੈਦਾ ਹੋਣ ਵਾਲੇ ਸਾਰੇ ਮਸਲਿਆਂ/ਸਮੱਸਿਆਵਾਂ ਲਈ ਅਤੇ ਲਾਕਰ ਦੇ ਕਿਰਾਏ ਦੇ ਉਦੇਸ਼ ਲਈ, ਇਸ ਵਿੱਚ ਪੱਖ ਭਾਰਤ ਵਿੱਚ ਮਹਾਰਾਸ਼ਟਰ ਰਾਜ ਵਿੱਚ ਮੁੰਬਈ ਵਿਖੇ ਅਦਾਲਤਾਂ ਦੇ ਖਾਸ ਨਿਆਂ-ਖੇਤਰ ਵਿੱਚ ਉਨ੍ਹਾਂ ਨੂੰ ਪੇਸ਼ ਕਰਦੇ ਹਨ।
- ਲਾਕਰ ਦੀ ਵੰਡ ਦੇ ਸਮੇਂ ਤੇ ਇਸ ਦੀ ਏਕਲ ਸੂਝ ਤੇ ਬੈਂਕ ਸੰਯੁਕਤ ਕਿਰਾਏਦਾਰ/ਰਾ ਤੋਂ ਲਾਕਰ ਦੇ ਕਿਰਾਏ ਦੇ ਭੁਗਤਾਨ ਦੇ ਪ੍ਰਤੀ ਸਿਵਲਿਟਰੀ ਵਜੋਂ ਨਿਸ਼ਚਿਤ ਜਮਾਂ ਹਾਲਤ ਕਰੇਗਾ। ਬੈਂਕ ਕੋਲ ਸੰਯੁਕਤ ਹਾਇਰਰ ਦੁਆਰਾ ਲਾਕਰ ਦੇ ਕਿਰਾਏ ਦਾ ਭੁਗਤਾਨ ਨਾ ਕਰਨ ਤੇ ਕਥਿਤ ਨਿਸ਼ਚਿਤ ਜਮਾਂ ਨੂੰ ਅਧਿਕਾਰ ਵਿੱਚ ਲੈਣ ਅਤੇ ਇਸ ਨੂੰ ਤੋੜਣ ਦਾ ਅਧਿਕਾਰ ਹੋਵੇਗਾ।
- ਅਸੀਂ ਪੁਸ਼ਟੀ ਕਰਦੇ ਹਾਂ ਕਿ ਅਸੀਂ ਇਸ ਇਕਰਾਰਨਾਮੇ ਦੀ ਨਕਲ ਪ੍ਰਾਪਤ ਕੀਤੀ ਹੈ।

## ਸਿਰਫ ਦਫਤਰੀ ਉਪਯੋਗ ਲਈ ਹੀ

|                                  |                             |                                      |               |                                   |                                            |                                                  |
|----------------------------------|-----------------------------|--------------------------------------|---------------|-----------------------------------|--------------------------------------------|--------------------------------------------------|
| ਰਿਕਵਰ ਕੀਤਾ/ਰਾ-ਦੁਆਰਾ ਕਿਰਾਇਆ (ਰੁ.) | ਇਸ ਨੂੰ ਪ੍ਰਾਪਤ ਕੀਤਾ:         | ਇਸ ਦੁਆਰਾ ਅਧਿਕਾਰਤ ਅਤੇ ਪੁਸ਼ਟੀ ਕੀਤੀ ਗਈ: | ਐਸਟੀਬੀ ਸੰਖਿਆ: | ਪੁਸ਼ਟੀਕ੍ਰਿਤ ਹਸਤਾਖਰ (ਛੋਟੇ ਹਸਤਾਖਰ): | ਲਾਕਰ ਦੇ ਰਖਵਾਲੇ ਦਾ ਨਾਂ, ਹਸਤਾਖਰ ਅਤੇ ਮੂਲ. ਕੋਡ | ਸ਼ਾਖਾ ਪ੍ਰਬੰਧਕ/ਬੈਂਕਅਪ ਦਾ ਨਾਂ, ਹਸਤਾਖਰ ਅਤੇ ਮੂਲ. ਕੋਡ |
|                                  | ਇਸ ਨੂੰ ਸੀਪੀਯੂ ਤੇ ਭੇਜਿਆ ਗਿਆ: |                                      |               |                                   |                                            |                                                  |